

ਸਿਟੀ ਆਫ ਬ੍ਰੈਮਪਟਨ, ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਅਤੇ ਬਾਈਕ ਬ੍ਰੈਮਪਟਨ ਨੇ ਡਾਊਨਟਾਊਨ ਬ੍ਰੈਮਪਟਨ ਬਾਈਕ ਹਬ ਖੋਲਿਆ

ਬ੍ਰੈਮਪਟਨ, ਓਨਟਾਰੀਓ (25 ਅਗਸਤ, 2022) – ਪਿਛਲੇ ਹਫ਼ਤੇ, ਸਿਟੀ ਆਫ ਬ੍ਰੈਮਪਟਨ ਨੇ, ਆਪਣੇ ਭਾਈਵਾਲਾਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ (ਪੀ.ਸੀ.ਐਚ.ਐਸ.) (Punjabi Community Health Services) (PCHS) ਅਤੇ ਬਾਈਕ ਬ੍ਰੈਮਪਟਨ (Bike Brampton) ਦੇ ਨਾਲ ਮਿਲਕੇ ਇਕੱਠੇ, ਸੁਰੱਖਿਅਤ ਸਾਈਕਲਿੰਗ ਵਿੱਚ ਵਾਧਾ ਅਤੇ ਇਸਦੀ ਹਿਮਾਇਤ ਕਰਨ ਲਈ ਡਾਊਨਟਾਊਨ ਬ੍ਰੈਮਪਟਨ ਬਾਈਕ ਹਬ (Downtown Brampton Bike Hub): ਡਿਫਰੈਂਟ ਸਪੋਕਸ (Different Spokes) ਖੋਲਿਆ।

ਬ੍ਰੈਮਪਟਨ ਇੱਕ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਹੈ ਅਤੇ ਸਿਟੀ, ਸਾਰੇ ਸਟ੍ਰੀਟ ਉਪਭੋਗਤਾਵਾਂ ਲਈ ਸੁਰੱਖਿਅਤ, ਸੁਵਿਧਾਜਨਕ ਅਤੇ ਅਨੰਦਦਾਇਕ ਯਾਤਰਾ ਅਨੁਭਵ ਤਿਆਰ ਕਰਨ ਅਤੇ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਲਈ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਬ੍ਰੈਮਪਟਨ ਸਿਟੀ ਕਾਊਂਸਿਲ (Brampton City Council) ਨੇ 2 ਮਾਰਚ, 2022 ਨੂੰ ਆਪਣੀ ਮੀਟਿੰਗ ਵਿੱਚ, ਸਟਾਫ ਨੂੰ ਨਿਰਦੇਸ਼ ਦਿੱਤਾ ਕਿ ਉਹ ਪੀ.ਸੀ.ਐਚ.ਐਸ. (PCHS) ਦੇ ਨਾਲ ਸ਼ੌਰਟ-ਟਰਮ ਦੀ ਲੀਜ਼ ਤੇ ਕੰਮ ਕਰੇ, ਤਾਂ ਜੋ ਉਹ ਇਸ ਬੇਜੋੜ ਭਾਈਵਾਲੀ ਲਈ ਕੈਟਾਲਿਸਟ ਵਜੋਂ ਕੰਮ ਕਰਦੇ ਹੋਏ, 8 ਨੈਲਸਨ ਸਟ੍ਰੀਟ ਵੈਸਟ, ਯੂਨਿਟ 104 (8 Nelson Street West, Unit 104) ਵਿਖੇ ਸਿਟੀ ਦੀ ਮਾਲਕੀ ਵਾਲੀ ਪ੍ਰਾਪਰਟੀ ਤੋਂ ਬ੍ਰੈਮਪਟਨ ਬਾਈਕ ਹਬ ਚਲਾ ਸਕੇ, ਇਹ ਬ੍ਰੈਮਪਟਨ ਦੇ ਨਿਵਾਸੀਆਂ ਲਈ ਕੰਮ ਕਰੇਗੀ,

ਡਿਫਰੈਂਟ ਸਪੋਕਸ, ਇੱਕ ਮੂਲ, ਕਮਿਊਨਿਟੀ ਦੀ ਅਗਵਾਈ ਵਾਲਾ ਹਬ ਹੈ, ਜੋ ਬ੍ਰੈਮਪਟਨ ਵਿੱਚ ਸੁਰੱਖਿਅਤ ਸਾਈਕਲਿੰਗ ਲਈ ਉਤਸ਼ਾਹਿਤ ਕਰੇਗਾ, ਇਸ ਵਿੱਚ ਵਾਧਾ ਕਰੇਗਾ ਅਤੇ ਇਸਦੀ ਹਿਮਾਇਤ ਕਰੇਗਾ। ਇਸ ਡਾਊਨਟਾਊਨ ਬ੍ਰੈਮਪਟਨ ਬਾਈਕ ਹਬ ਵਿਖੇ, ਪੀ.ਸੀ.ਐਚ.ਐਸ. ਇਹ ਕਰੇਗੀ:

- ਬਾਈਕ-ਸਬੰਧੀ ਸੇਵਾਵਾਂ ਪ੍ਰਦਾਨ ਕਰਨਾ, ਜਿਵੇਂ ਅਸਿਸਟਡ ਬਾਈਕ ਮੁਰੰਮਤ ਅਤੇ ਮੁਰੰਮਤ ਕੀਤੀਆਂ ਗਈਆਂ ਬਾਈਕਾਂ ਅਤੇ ਬਾਈਕ ਦੇ ਪੁਰਜਿਆਂ ਦੀ ਦੁਬਾਰਾ ਵਿਕਰੀ;
- ਬ੍ਰੈਮਪਟਨ ਵਿੱਚ ਵਧੀ ਹੋਈ ਸੁਰੱਖਿਅਤ ਸਾਈਕਲਿੰਗ ਲਈ ਉਤਸ਼ਾਹਿਤ ਕਰਨਾ, ਇਸ ਵਿੱਚ ਵਾਧਾ ਕਰਨਾ ਅਤੇ ਇਸਦੀ ਹਿਮਾਇਤ ਕਰਨਾ;
- ਵਿਕਰੀ ਅਤੇ ਕਿਰਾਏ ਲਈ ਮੁਰੰਮਤ ਕੀਤੀਆਂ ਗਈਆਂ ਬਾਈਕਾਂ ਤੱਕ ਪਹੁੰਚ ਪ੍ਰਦਾਨ ਕਰਨਾ;
- ਸਾਈਕਲਿੰਗ ਦੇ ਇੱਛੁਕ ਕਿਸੇ ਵੀ ਵਿਅਕਤੀ ਲਈ ਕਮਿਊਨਿਟੀ ਅਤੇ ਮੈਂਟਰਿੰਗ ਪ੍ਰੋਗਰਾਮ ਪ੍ਰਦਾਨ ਕਰਨਾ; ਅਤੇ
- ਸਿਹਤਮੰਦ ਕਮਿਊਨਿਟੀਜ਼ ਅਤੇ ਸਿਹਤਮੰਦ ਜੀਵਨਸ਼ੈਲੀ ਲਈ ਉਤਸ਼ਾਹਿਤ ਕਰਨਾ।

ਸਿਟੀ ਆਫ ਬ੍ਰੈਮਪਟਨ ਨੇ, 'ਸਟ੍ਰੀਟਸ ਫਾਰ ਪੀਪਲ' ('Streets for People') ਬਣਾਉਣਾ ਅਤੇ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਵਿੱਚ ਵਾਧਾ ਕਰਨਾ ਜਾਰੀ ਰੱਖਿਆ ਹੋਇਆ ਹੈ। ਇਸ ਸਾਲ, ਸਿਟੀ, 530 ਕਿਲੋਮੀਟਰ ਤੋਂ ਵੱਧ ਦੇ ਸਾਈਕਲਿੰਗ ਇੰਫਰਾਸਟ੍ਰਕਚਰ, ਹਾਈਕਿੰਗ, ਵਾਕਿੰਗ ਅਤੇ ਰੇਕੀਏਸ਼ਨਲ ਟ੍ਰੇਲਾਂ ਦੇ ਇੱਕ ਮੌਜੂਦਾ ਐਕਟਿਵ ਟ੍ਰਾਂਸਪੋਰਟੇਸ਼ਨ (Active Transportation) ਨੈੱਟਵਰਕ ਵਿੱਚ, 30 ਤੋਂ ਵੱਧ ਨਵੇਂ ਕਿਲੋਮੀਟਰ ਦਾ ਵਾਕਿੰਗ ਅਤੇ ਸਾਈਕਲਿੰਗ ਇੰਫਰਾਸਟ੍ਰਕਚਰ ਸ਼ਾਮਲ ਕਰ ਰਹੀ ਹੈ।

ਬ੍ਰੈਮਪਟਨ ਵਿੱਚ ਸਾਈਕਲਿੰਗ ਬਾਰੇ ਹੋਰ ਜਾਣਕਾਰੀ, [ਇੱਥੇ \(here\)](#) ਅਤੇ ਬ੍ਰੈਮਪਟਨ ਵਿੱਚ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਬਾਰੇ ਜਾਣਕਾਰੀ, [ਇੱਥੇ \(here\)](#) ਪ੍ਰਾਪਤ ਕਰੋ।

ਹਵਾਲੇ

"ਬ੍ਰੈਂਪਟਨ ਇੱਕ ਸਿਹਤਮੰਦ ਅਤੇ ਸੁਰੱਖਿਅਤ ਸ਼ਹਿਰ ਹੈ ਅਤੇ ਅਸੀਂ ਸਾਡੀ ਕਮਿਊਨਿਟੀ ਦੀਆਂ ਲੋੜਾਂ ਦੀ ਹਿਮਾਇਤ ਕਰਨ ਲਈ ਵਚਨਬੱਧ ਹਾਂ, ਇਸ ਵਾਸਤੇ ਅਸੀਂ ਸਾਈਕਲਿੰਗ ਬਾਰੇ ਸਿੱਖਿਆ ਅਤੇ ਜਾਗਰੂਕਤਾ ਤੱਕ ਪਹੁੰਚ ਪ੍ਰਦਾਨ ਕਰ ਰਹੇ ਹਾਂ ਅਤੇ ਕਿਰਿਆਸ਼ੀਲ ਟ੍ਰਾਂਸਪੋਰਟੇਸ਼ਨ ਅਤੇ ਰੇਕ੍ਰੀਏਸ਼ਨ ਦੇ ਦੁਆਰਾ, ਸਮੁੱਚੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰ ਰਹੇ ਹਾਂ। ਅਸੀਂ, ਡਾਉਨਟਾਉਨ ਬ੍ਰੈਂਪਟਨ ਵਿੱਚ ਡਿਫਰੈਂਟ ਸਪੇਕਸ ਦੇ ਖੁੱਲਣ ਦੀ ਹਿਮਾਇਤ ਕਰਨ ਲਈ ਉਤਸ਼ਾਹਿਤ ਹਾਂ। ਇਹ ਖੇਤਰ ਵਿੱਚ ਸੁਆਗਤੀ ਵਾਧਾ ਹੈ ਅਤੇ ਸਾਡੇ ਪਹਿਲਾਂ ਤੋਂ ਹੀ ਮੌਜੂਦ ਵਿਆਪਕ ਐਕਟਿਵ ਟ੍ਰਾਂਸਪੋਰਟੇਸ਼ਨ ਨੈੱਟਵਰਕ ਵਿੱਚ ਵਾਧਾ ਕਰਨ ਵਿੱਚ ਮਦਦ ਕਰੇਗਾ।"

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

"ਬ੍ਰੈਂਪਟਨ ਬਾਈਕ ਹਬ, ਡਾਉਨਟਾਉਨ ਬ੍ਰੈਂਪਟਨ ਵਿੱਚ ਇੱਕ ਸ਼ਾਨਦਾਰ ਵਾਧਾ ਹੈ। ਡਿਫਰੈਂਟ ਸਪੇਕਸ ਨਾ ਸਿਰਫ ਬਾਈਕ ਲਈ ਜੋਸ਼ੀਲੇ ਵਿਅਕਤੀਆਂ ਲਈ ਸਾਈਕਲਿੰਗ ਸੇਵਾਵਾਂ ਪ੍ਰਦਾਨ ਕਰੇਗਾ, ਬਲਕਿ ਇਹ ਨਵੇਂ ਸਾਈਕਲਿਸਟਾਂ ਨੂੰ ਸਿਖਾਵੇਗਾ ਅਤੇ ਸਹਾਇਤਾ ਵੀ ਕਰੇਗਾ ਅਤੇ ਹਰ ਉਮਰ ਦੇ ਨਿਵਾਸੀਆਂ ਲਈ ਸਿਹਤਮੰਦ ਅਤੇ ਕਿਰਿਆਸ਼ੀਲ ਜੀਵਨਸ਼ੈਲੀ ਵਿੱਚ ਵਾਧਾ ਕਰੇਗਾ। ਮੈਂ ਸਾਡੇ ਸ਼ਹਿਰ ਵਿੱਚ ਇਸ ਭਾਈਵਾਲੀ ਨੂੰ ਦੇਖਣ ਲਈ ਉਤਸ਼ਾਹਿਤ ਹਾਂ ਅਤੇ ਮੈਂ ਹਰ ਕਿਸੇ ਨੂੰ ਸਲਾਹ ਦਿੰਦਾ ਹਾਂ ਕਿ ਪੀ.ਸੀ.ਐਚ.ਐਸ. ਵੱਲੋਂ ਪੇਸ਼ ਕੀਤੀ ਜਾਣ ਵਾਲੀ ਜਾਣਕਾਰੀ ਦਾ ਫਾਇਦਾ ਲਵੋ ਅਤੇ ਬ੍ਰੈਂਪਟਨ ਦੀਆਂ ਖੂਬਸੂਰਤ ਅਤੇ ਦੇਖਣਯੋਗ ਟ੍ਰੇਲਾਂ ਦਾ ਅਨੰਦ ਮਾਣੋ।"

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਪਲਾਨਿੰਗ ਐਂਡ ਡਿਵੈਲਪਮੈਂਟ ਕਮੇਟੀ, ਸਿਟੀ ਆਫ ਬ੍ਰੈਂਪਟਨ

"ਸਿਟੀ ਆਫ ਬ੍ਰੈਂਪਟਨ ਵਿਖੇ, ਅਸੀਂ ਐਕਟਿਵ ਟ੍ਰਾਂਸਪੋਰਟੇਸ਼ਨ ਤੇ ਧਿਆਨ ਕੇਂਦਰਿਤ ਕਰਨ ਦੇ ਨਾਲ ਸਟ੍ਰੀਟਸ ਫਾਰ ਪੀਪਲ ਬਣਾਉਣ ਲਈ ਕੰਮ ਕਰ ਰਹੇ ਹਾਂ। ਅਸੀਂ ਸਿਹਤਮੰਦ ਅਤੇ ਕਿਰਿਆਸ਼ੀਲ ਜੀਵਨਸ਼ੈਲੀ ਵਿੱਚ ਵਾਧਾ ਕਰਨ ਅਤੇ ਸਾਡੇ ਨਿਵਾਸੀਆਂ ਲਈ ਸ਼ਾਨਦਾਰ ਸਹੂਲਤਾਂ ਪ੍ਰਦਾਨ ਕਰਨ ਵਾਸਤੇ, ਪੂਰੇ ਸ਼ਹਿਰ ਵਿੱਚ ਭਾਈਵਾਲਾਂ ਦੇ ਨਾਲ ਮਿਲਕੇ ਕੰਮ ਕਰਨਾ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।"

- ਪਾਲ ਮੋਰਿਸਨ (Paul Morrison), ਇੰਟਰਿਮ ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca

